𑇄 𑆯𑇀𑆫𑆵𑆓𑆶𑆫𑆮𑆼 𑆤𑆩𑆂 ॥ 𑇄 [illegible]

[illegible]

ਪਿਤ੍ਰਸ੍ਤ੍ਰਿਸ੍ਮਰਤਿ ਨਿਵ੍ਰਤੇਤਿਸ੍ਵੈਵਸੁਕਾਵ
ਨਪਲਭ੍ਰੂਤ:॥ ਣਪਸਾਸਿਨਾਕੇਣੇ ਪੂਰ੍ਵਮਾਨੇਨਤ੍ਰ
ਸ੍ਵਤ੍ਰਪਮਾਸ਼੍ਰਿਯਤੇ ਯਸ੍ਮਾਨ੍ਨਪਲਭ੍ਰੂਤ੍ਰਪੰਚ ਇਤ੍ਰਿਪਿਪ
ਣੇਤ੍ਰਮਾਰਾਲੰ ਨਤ੍ਰਸ੍ਰੂਸ੍ਵਤ੍ਰਪਾਣ੍ਟਵਾਠਵ:ਯਥਾ ਵਿਖ
ਸ੍ਰਤ੍ਰਗਾਸਿਵ੍ਯਪਨ੍ਨਸ੍ਵ ਸ੍ਵਕੇਣ ੧।੩। ਸਰੰਸ੍ਵਪੀਸ
ਨ:ਪੀਸਗਤ੍ਰਸ੍ਨੇਣਾ ਇਸਿੰਵਿਲ: ਸ੍ਵਯਸ੍ਵਪਸ੍ਵਾਨ
ਸ੍ਵਤ੍ਰਪਤ੍ਰਤ੍ਰਟਰਤ:ਸ੍ਵਣਸਾ।। ਸਸਾਤ੍ਰਸ੍ਵਤ੍ਰਣਵ
ਸਵਸ੍ਵਵਸ੍ਵ ਸ੍ਵਵਸ੍ਮਾਨ੍ਨਣਵਾਂਸ੍ਵਪੀ ਸਸਵਾਂਨ:
ਮ· ਪੀਗਿਤ੍ਰੇਵਾਪ੍ਰਵਕ੍ਰਿਤ੍ਰ ਣਤ੍ਰ ਸ੍ਵਤ੍ਰਣਾਟਤ੍ਰਾਪਸ੍ਵ
ਖੁ· ਸ੍ਰਤਿਗਿਤ੍ਰੇ ਪਸਾਗਮ:ਸਸ੍ਵਠਵ:ਪਾ:ਸ੍ਵਾਤ:ਨ
੦ ਤਿ।੮।। ਨਨ:ਪੰਨਸ੍ਵਾਂਪਯਤ੍ਰਨਣਾਂਸ੍ਵਣਕੇਨ

ਸ ਨਮਾਮਿ ਪ੍ਰਸਠਵੇ ਪਿਤ੍ਰਸਮਿ ਪਰਮਾਤ੍ਮ:।
ਤਸ੍ਮਾਯੰ ਸ੍ਵਠਵੇ ਪਿਯਤ੍ਰ ਯਨ:ਪਯਸ੍ਰਾਨ੍ਨਕ
ਪ੍ਰਸਠਤ ਸਿਠਵੈਗਸ੍ਰ:ਸਸਵਪਾਗਮਾਤ੍ਰੇਤਿ ਸ੍ਰਨਿਤ
ਤ੍ਰਮ।ਸ੍ਵਾਯਾਸ੍ਯ:ਪਨ:ਸਕ੍ਲੇਤ੍ਰ:ਸਲਕਸ੍ਤੁਗ
ਤ੍ਰਨ੍ਨਸ੍ਵਤ੍ਰਪਰਾਨ੍ਨਾ:ਸਵ੍ਰਾਸਿਵਿਧਯਤ੍ਰਨ੍ਨਾ:ਨਸ
ਸ੍ਵਾਪਾਸਿਤ੍ਰਪੇਯਸਨਾਸੋਤ੍ਰਸਾਪਾਸਾਲਪ੍ਰਸ੍ਰਾ
੧।।੫।। ਯਤ:ਕਾਲਵਨਿਯੰ ਵਿਸ੍ਰਸ੍ਠ ਪ੍ਰਸ੍ਲਤ੍ਰ
ਯਸ। ਸਕਾਨ੍ਤ੍ਰੇਲਸਨੇਲ ਪੂਰ੍ਵੋਤ੍ਰਿ ਸ੍ਰਿਤਿਸੰਹਤੀ:।।੭
ਲਠਤਤ੍ਰਪੇਤ੍ਰਨ ਪਗੀਂਤ੍ਰਤ੍ਰਸਾਸਗਾਤ। ਯਤ:ਸ੍ਵ
ਤਤ੍ਰਤ੍ਰਸ੍ਰਸਵਤ੍ਰਯਸਵਤ੍ਰਿਸਾ।।੭।।ਯਤ:ਕਾਲ
ਵਨਸ੍ਰਾਤ੍ਰਸ੍ਨਤ੍ਰਸਕਿਤ੍ਰਸ੍ਰ ਵਿਸ੍ਰਸ੍ਠਸ੍ਰਾਪ੍ਰਸ੍ਠਾਨ

[illegible]

[illegible]

[illegible]

[illegible]

[illegible] ।।१।। [illegible]

[illegible]

[illegible]

[illegible]

[illegible]

3 [illegible] ।।३।।

[illegible]

[illegible]

[illegible]

[illegible]

[illegible] ।।७।।

[illegible]

[illegible]

[illegible]

[illegible]

[illegible]

[illegible] ।।८।। [illegible]

[illegible]

[illegible] ॥१००॥

[illegible]

[illegible]

ਨਤੁ ਦ੍ਵਿਤੀਯਮਣ੍ਵਦ੍ਵੈਧਲਭਤੇ ॥੦੩॥ ਪ੍ਰਣਤਿ

ਅਥ ਨਿਃਸ੍ਵਰਃ ਸਮਾਹ੍ਵਯਤਿ ਸੰਸ੍ਵਰਤ ਲਬ੍ਧ੍ਵਾ

ਲਾਠਃ ਸਤਤੰ ਸੁ ਲਕ੍ਸ਼੍ਯ ਪਰਿਪਕ੍ਤਿਃ ॥ ਪ੍ਰਣਮ੍ਯ

ਕ੍ਸ਼ੁਸਵ੍ਰਗਲਾਸੁਸੰਤੁ ਪਸ੍ਯੇਤਿਃ ਸ੍ਵਰਃ ਸ੍ਵਰਾਨ੍ਵਸ੍ਤੁ

ਸਮਾਹ੍ਵਯਤਿ ਸਾਸ੍ਵਿਤੁ ਸ੍ਵਸ੍ਤ ਸ੍ਵਪਿਸਤਤੰ ਲਕ੍ਸ਼੍ਯ

ਵਿਸ੍ਤਿਤਵਹ੍ਸ਼੍ਯੇਣਿਨਃ ਸੁਕ੍ਸ਼ੇਪ੍ਰਪਰਿਪਕ੍ਤਿਨਾ

ਸ੍ਕ੍ਰਾਸ਼ਕਸ੍ਮੁਕਾਵਸ੍ਮ ॥੦੭॥ ਸ੍ਵਸ੍ਵਵ੍ਯਪਿਵਸ੍ਤੇਤੇ

ਸ੍ਵਸ੍ਤਿ ਤਿਸ੍ਰੁਣਨਿਹਤਃ ਪਾਤ੍ਯਤਿਨਤੁ ਨਸ੍ਯੇ

ਮ੦ ਸੰਸਾਰਵਸ੍ਤੁਨਿ ॥ ਸਤ੍ਯ ਸ੍ਵਰਿਯਾਨੰ ਸ੍ਵਸ੍ਤਿਤੇਃ ਸਿਦ੍ਧ

ਪ੦ ਪਾਪਾਃ ਸ੍ਵਨਨੰ ਨਰ੍ਹਾਤੁ ਤੁਲਃ ਪਾਤ੍ਯਤਿਨਤੁਨੇ

ਪ ਸ੍ਮਿ ਵਿਪਸੇਸੰਸਾਰਵਸ੍ਤੁਨਿ ਪਤੁਸੁਸ੍ਰਤ੍ਕਸੇਵਨਿਤ੍ਰ

ਸਾਤ੍ਸ੍ਮਾਨੰ ਪਸ੍ਵਤਿ ਨਤੁਸੁਕ੍ਰਸ੍ਕ੍ਰਤ੍ਪਯਾ ॥੩੦॥

ਸਤੁਃ ਸਤਤਸਹ੍ਤੇਃ ਅਥਾਤ੍ਵਵਿਸ੍ਤ੍ਰਿਵੇ ਣਸ੍ਰੇਵ

ਵਿਸ਼ਿੰਠਾਵਸਸਿਰੇ ਲਧਿਨਸ੍ਕ੍ਰਤਿ ॥ ਸਤੁਃ ਸਵਕਾ

ਲੰ ਸਤਤੰ ਯਃ ਕੋਏਤ੍ਵਹੋਣੰ ਅਥਾਤ੍ਵਸ਼੍ਟ ਸ੍ਵਤ੍ਪਾਰਿਸ਼੍ਵ

ਤ੍ਵਣੌ ਸਲਲਵਸਤ੍ਪਾਸੇਵਨਿਸ਼ਾ ਸਾਕ੍ਸ਼ੀਯੰ ਤੁਹਿਠੇਨਾ

ਪ੍ਰੇਸ਼੍ਠਾਵਸਸਿਰੇ ਲੋਕਵਾਲੋਨਪ੍ਰਸ਼੍ਵੇਤਿ ॥੩੦॥ ਸ

ਤਿਰ੍ਹਃ ਸ੍ਵਹ੍ਸ਼੍ਵੇਕਾ ਕਿੰ ਕਰੋਸੀਤਿਕਾਪਥਨਾ ਰਾਵਣਾ

ਪਤ੍ਵਸ਼ੰਣਸ੍ਕ੍ਰਤੁਤ ਅਥਾਃ ਸ੍ਵਤਿਸ੍ਵਤਃ ॥ ਤਸ੍ਮਾਸਥਾ

ਤਤ੍ਵਸ਼੍ਟਾ ਤਿਰ੍ਹਤ੍ਵੇ ਸ੍ਵਹ੍ਸ਼੍ਵੇ ਣਾਵਸਾਨੇ ਸ ਕਿੰ ਕਰੋਸੀਤ੍ਵੇਵੰ

ਸਤਿ
ਸਿਤ੍ਵਾ ਵਿਸ਼੍ਵ ਪਸਾ ਸ੍ਵਟ੍ਵਸੁਸਯਾ ਸੁਸਾ ਅਥਾਤ੍ਵਸ਼੍ਟਾਸ੍ਵ

ਣਾਵੈਸ੍ਯੇਸੁਤ੍ਪਸੋਸਾਸਧਿਨਤ੍ਵਸ਼੍ਟਃ ॥੩੩॥ ਯਸ

[illegible]
[illegible]
[illegible]
[illegible]
[illegible]
[illegible]
[illegible]
[illegible]
[illegible] [illegible]
[illegible]
[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਸ੍ਵ: ਸਾਧਕਮੇਤਸਿ ਤਾਸਾਤੁ ਤਤ੍ਰਠਾਵਤ੍ਰਪ੍ਰਾਪ੍ਤਿਸ੍ਮਤ੍ਰੇ

ਵਤ੍ਯਾ: ਸਦਾ ਸਾਧਕਸ੍ਯ ਸੰਤ੍ਰੈਸ੍ਵਾਤੇ ਸ੍ਵਯਾ ਸਸ੍ਯਾਦਿ

ਕਾ ॥੩੦॥ ਤ੍ਰਯਮੇਕਸਾਤ੍ਰਪ੍ਰਾਪ੍ਤਿਯਮੇਕਾਤ੍ਮੇਨਿਦਨ:

ਤ੍ਰਯੰ ਨਿਵਾਸੀਨਾਮਸਿਵਸਕ੍ਤਵਸ਼ਾਵਿਨੀ ॥ ਤ੍ਰਯਸ

ਵਸਿਸ਼੍ਟ ਸ਼੍ਰੁਤਸ੍ਤੁਤਸ੍ਯ ਸਾਧਕਸ੍ਯ ਵਿਸਾਵਰਾ ਸ਼ੁਸ਼੍ਰੁਤ੍ਯ

ਸੰਵਿਤ੍ਤਿਸਾਤ੍ਰਪ੍ਰਾਪ੍ਤਿ ਨਤ੍ਰਸਾਸ਼ਾਸਾਤ੍ਰਯਸ੍ਯ ਧਾਤ੍ਰਸਸ੍ਯ

ਤੁਲਸ੍ਯ ਸ਼ਾਸਨ ਸਸਾਤ੍ਰਪ੍ਰਾਪ੍ਤਿ ਨਤ੍ਰਯੇਵ ਸੰਤ੍ਰੈਸ੍ਵਾਤਾ ਸਾ

ਤ੍ਰੈਲੋਵਸ਼ੁਤ੍ਰਯਾਵਕ੍ਰਿਤਿਪ੍ਰਾਪ੍ਤਿ: ਸੈਵਾਤ੍ਮੇਨਿਦਨਾਸਿਤ੍ਰ

ਸ੍ਪ. ਕਾ ਯਸ੍ਮਾਸਾਤ੍ਮੇਨਿਦਨੰ ਤਦਾਸ੍ਯੀਨਾਕਾਲੇਤੁਨਰਿ

ਪ੍ਰ. ਯਾ ਨਧਨੰਨ੍ਹਿਸ਼ੁ ਸਿਵਨ੍ਰਸ਼ੁਨਤਸ਼੍ਚਸਤ੍ਰਸ਼੍ਚਨਿਦਨੰ

੩

ਠਵਤਿ ਸ਼ਤਨਵਸੇਯਸੇਵਸਾ ਨਿਵਾਸੀਨਾ ਸਿਵਸ-

ਛੁਵਸ਼ਾਯਿਨੀ ਪਾਸਸਿਵਸ਼੍ਰੁਤ੍ਯਾਠਿਦ੍ਰਸ੍ਰਿਕਾ ॥੩੪॥

ਸਦਾ ਵਿਦ੍ਵੈਸ੍ਯੋ ਦ੍ਵਿਤੀਯੋਨਿ:ਸ਼ੁਕ: ॥੪॥ ਯਥੇਕ੍ਤ

ਹਕਿੰਤਿਧਾਤ੍ਰਾਸ੍ਯਤਿਜਾਨ੍ਹ ਸਿਕ੍ਰਿਤਾਨ। ਸੈਸਸ੍ਰਹੇਸ

ਯੰਨਦ੍ਰਾ ਸਸ੍ਯਾਸ੍ਯਤਿਲੇਜਿਨ: ॥ ਯਥਾਨਠਿਦ੍ਰਤ੍ਰਸ਼੍ਤੁ

ਪਸ੍ਯੋਗਿਨੇ ਦਨ੍ਰਸ੍ਵਸ਼੍ਰੁਯੰ ਯਥਾਯਥੇਕ੍ਤਠਵਤਿ ਤ

ਥੇਵਤਸ੍ਯਾਨੇਕਾਤ੍ਰ ਸਤਿ ਧਾਨੇਪ੍ਰਠਿਸਤਸ੍ਯੈਵਕਸ੍ਯ ਸਿਲ

ਤ੍ਰਸ੍ਯਸ੍ਰਨੇਠਵਤਿ ਨਦਾ ਸਲ੍ਲਪ੍ਰੇਤਾ ਸਿਪੁ ਸੈਸਸ੍ਰਹੇਸ

ਯੰਨਦ੍ਰਾ ਸਤ੍ਰਾਗਾ ਸਿਪ੍ਰਵਧਾਨੇਨ ॥੩੩॥ ਤਥਾਸ਼ੁਪ੍ਰੇਦ

ਠੀਸ਼ੁਕਾਨ੍ਲ੍ਯਯਸ੍ਯਾਨਤਿਰ੍ਸਾਤ। ਨਿਤੰਸ੍ਫੁਦਤੰ

ਸਤ੍ਰ ਸ੍ਥਿਤਿਵਸ਼ੰ ਪ੍ਰਕਾਸ਼ਯੇਤ ॥ ਤਥਾਸ਼ੁਪ੍ਰੇਪਠੀਸ਼ੁਕਾ

ਨੇਵਧਸ੍ਰਤਿ ਪ੍ਰਲ੍ਯਯਸ੍ਯਾਨਤਿਰ੍ਸਾਤ। ਯਸ੍ਤ੍ਰਤਤ੍ਰਪ੍ਰੇ ਦ੍ਰਲ

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
७ [illegible]
[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

सकस्मिन्समते । पिद्धायथाऽत्र भेन मरुती सति

खपेति तथानेन शुठधानुमीलनेन घठुल्म

श्वस्मस्य तिष्ठु क्षितः मना यतः मवद्रूक्ष्म

त्पशूकादकाल्लमध्यासन मामद्रोम विलशुम । ॥३३॥

घनेन विधिस्तुतेऽदे यथा मवस्तुतास्य: तथा

भास्मर विधुना स्मृत वैसंठ विधृति ॥ मनेनास्म

शुठवेन विधु तेष्टु मगीगमवस्तुतास्यैय

मातरमुल्य प्रकाठल्ल म पिक्षिपूमेवएना

स० ति तथा श्वास्मरवन्निमूमवरमवस्तुताठि

पृ० शृति ॥३७॥ स्नविवित्न स्निकास्मेकेत्रम

०० सास्मवतः आति: तस्मेमधविक्षपुंसेकृतः माष्टु

स्केतुका ॥ स्नाति: किलमगीरूधिनामिनीम

मस्नानिरस्नुनास्कदते तमस्तुनमस्मेथेल्लशुभठ

वेन निष्ठेस्नितं तमभास्कृत: काल्ल रक्षितास्ठवे

मनेनैवकालनैवचलीपलितास्तूठव: मगीरस

स्तूंमयैनिनाम । ॥३८॥ स्कमितुाधमतरूयत:

शुस्मपेस्मय: तस्मेम: मतु विस्ठेय: शुवंतभूप

लक्ष्यात । ॥ स्कतविवयेष्टाध्वतमितुमूयंतेय

मास्तुठवास्नुनिष्टवामितुद्धहूते मामितुयया:

का ल्लमूस्मेथे स्तुतरू: मतुशुयमेव येनिनामु

पलकल्लीय: मितुारूयान्ते ष्टापकतयानृभुय

मान: ॥४०॥ स्तेतविम्रुगैनास्केतुधममास

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible] ॥

[illegible]

[illegible]

[illegible]

[illegible]

[illegible]

[illegible] ॥ [illegible]

[illegible]

[illegible] ॥ [illegible]

[illegible]

[illegible]

[illegible]

[illegible]

[illegible] ॥ [illegible]

[illegible] ॥ [illegible]

[illegible]

[illegible]

[illegible] ॥ [illegible]

[illegible] ॥ [illegible]

[illegible] ॥ [illegible]

[illegible]

[illegible]

[illegible] ॥

[illegible]

[illegible] ॥ [illegible]

[illegible]

[illegible]

[illegible] ॥५०॥

[illegible]

५ [illegible] ॥ [illegible]

५ [illegible] ॥५३॥ [illegible]

०३ [illegible] ॥३॥ [illegible]

[illegible] ॥

[illegible]

[illegible]

[illegible] ॥ [illegible]

[illegible] ॥ [illegible]

[illegible] ॥ ॥ ॥

[illegible] ॥ ॥ ॥

ਓਸਨ੍ਰਨ ਪਾਸ੍ਵਕਾਤ੍ਰੈਨਮਃ॥ ਓਨਿਰਾਣਸਾਣਸਰਿ

ਕਸਿਤਨਿਏਸੂਣ ਸਿਠਵੇਧਾਰ ਕ੍ਰੀਣ ਸ੍ਰਾਵੇਰਸਤਿਧਾਰ

ਮਾਨਕ੍ਰਵਖਖ ਖਸ੍ਰਤ੍ਰਾਤ੍ਰਲਿਸ੍ਰ ਲਿਤਪਾਪੀਤ੍ਰਖ

ਕੁਲਧੇ ਸਨਵੀਹਸ੍ਤ੍ਰਾਂ ਸੇ ਲਾਯਤਿਸਲਿਵਾਥ੍ਰੇਃ ਪਾਰਨਠਃ।

ਵਖੇਨ ਧਲਵਨਵਕ੍ਰਿਵਾਨਤੁ ਖਾਤ੍ਰਨ ਸਸਸ੍ਕਲਡ੍ਰਾਮ

ਰੁਯਃ ਖਕਾਮਾਨਨ੍ਰ ਸਯਃ ਪਾਰਸੇਸ੍ਰੋ ਨਿਲਾ ਸਸਾਵੇਸਖ੍ਰ

ਪੁਯਾਸਸਾਨ੍ਸ ਕ੍ਰਤਯਾਸ੍ਰਸਤ੍ਰਾ ਸਸਸ੍ਰਮਾਸ੍ਰੈਕੇਠਾ-

ਵੇਨਠਾਸਸਾਨੰ ਸ੍ਰੈਸਨਤ੍ਰੰ ਖਸ੍ਰਤੁਪਖ੍ਰਣ੍ਡਪਾਨਾਯਸਖੁ

ਤ੍ਰੀਮਤ੍ਰਸਾਪਲਯੇ ਚਿ ਸਖੁਵੇਧਧੀਵਸਾਯਾਂ ਸਕ੍ਰਨੀ

ਕੋਣਤਿ ॥ ਖਤ੍ਰਃ ਪਾਰਸੇਸ੍ਵਰਃ ॥ ਸਵਾਵਠਾਸਨੰ

ਸਾਚਾਤ੍ਰੈਨਸ੍ਰਖਤ੍ਰਪਵਿਸਕ੍ਰਨੇ ਸਠੇਦਠੇਦਨੰ ਠੇਸਿਤੇ

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਵੇਤ ਵਿਮਨਵੈਸਿਨ੍ਹ ਮਤ੍ਰ੍ਯ ਯਿਦ੍ਵ ਕਦ੍ਰੂਦ੍ਵ ਕਦ੍ਰੂਵਸਿਠ

ਵਧਾਨੇ ਤਸ੍ਹ ਧਾ ਭਾਸੀਤ ਕਦ੍ਰੂਦ੍ਵ ਕਦ੍ਰੂਵੇਧ ਵ੍ਰ

ਤੁਮਾਯੇਨ ਨਿਰੂਪਯਤਿ ॥ ਸ੍ਵਕਾਤ ॥ ਸਿਦ੍ਧ ਕਮੈਕ

ਵਧਖੇਸ ਕੇਨ੍ਰਾਸ੍ਵ ਮਾਯੇਵ੍ਵਾ ਮਨਮੁਯੇਨ ਕਖ੍ਵਿਟ ਤ੍ਰਵ

ਣੇਖਿਤ ਤਸ੍ਕ ਸ਼ਿਵੇਨ ਮੁਠਵਤ ਨਵਮਾਯੇਵ੍ਵਾ ਮਾਤ੍ਰ

ਕੇਪੂਯਾਨ੍ਹ ਪ੍ਰਾਣ ਠਵਣੁਤ ਨਵਪ੍ਰਤਿ ਪਨਖੇਵੇ: ਕਦ੍ਵ

ਕਦ੍ਰੂਵੇ ਮਵੈਨੀਯਮਾਨੇਤ ਸ੍ਵਹਸ੍ਵਹਸਲਿਵਦ੍ਧੁਠਾਵ

ਮਿਤ੍ਰ ਤਯੋਰੰਸੰਸਤ੍ਰੁਪਾ: ਮਵੇਪ੍ਰਲਿ ਵਿਸੇਖ: ਨ

ਤਾਵਨ੍ਤ੍ਰ੍ਯ ਤਿ ਧਾਮਾਤ੍ਰ: ਤ੍ਤਵੇਨ ਮੁਸਮਕ੍ਰਾ ਨਿਠੰ

ਵਿ
੩

ਧਾਸੇਸ ਮੁਤ੍ਰਪੰਨਖ੍ਵਿਤ ਪ੍ਰਾਯਮਾ ॥ ਨਤ੍ਰਯੋਰੰਸਕ੍ਰਤ

ਸੂਨੀਵਸੂਕਸ੍ਮਾਤ ਕ੍ਰਿਪਈਤ: ਮੁਠਵਣਤਿ ਤਦਾਨ ॥

ਮਕ੍ਰਾਸਿਤ ਪੁਨਖਾਤ੍ਰ: ॥ ਮੇਨ ਠਿਕਖਾਦਿ ਤਿਸੇਖ:

ਸਿਨੰਸੈਦ੍ਰਿ ਮਾਯਾਵੇਣਾਦ੍ਰ ਮਮਾਲੇ ਵਿਖ੍ਹਾਦ੍ਮ ਕੰ ਨਿਲ

ਪ੍ਰਣਤੈਸੰ ਸ੍ਵਾਸ੍ਰਯਕ੍ਰਤ ਮਿਵ ਠਿਮਲ੍ਹ ਮਾਨਮੁਤ੍ਰਾਦਾਤ੍ਰ ਮਾ

ਪ੍ਰੇਤਿ ਸਤਾਦਵ ਮਕ੍ਰਾਸਿਤ ਪੁਨਖਾਤੇ ਵਿਸ੍ਮਤ ਨਿਲਾ ਸ੍ਵ

ਠਾਵਮਨ ਵੀਰੋਧਿ ਪ੍ਰਣਤਿ ਪ੍ਰਮਾਣ ਧੀਨਮਕ੍ਰਿ ਦਕ੍ਰੀ ਲਾ

ਧਾਣਾਤਿ ਤਏਵ ਸ੍ਫੁਟਯਤਿ ॥ ਵਿਕਮਾਤ੍ਰਸੰਸਾ

ਸੀ ॥ ਵੇਣੁਵੇਣਕਤ ਯਸ੍ਫੁਟ ਠਿਮਾਨਾਦ੍ਮ ਕ੍ਤੇ ਸਿਤ ਮੁਸ

ਤਿ ਵਿਠਵ: ਮਾਯਾ ਵਿਸੇ ਕਿਤੈ ਤੁਨਕਿਸ੍ਕਾਲ ਲਤ੍ਰੋਲ

ਸ੍ਵਤੁਧਾਤ੍ਰੁਸ੍ਪਟ ਰਕਿ ਵਿਕਸੰਪ੍ਰਪ: ਧਾਗ ਕ੍ਰਿਸ੍ਕ ਕਾਤਿ

ਵਿਦੁਲ ਤ੍ਵਯਸ੍ਫੁਤ ਸਾਦ੍ਰਾਦ੍ਵਸੁਤਿ ਨਾਤ੍ਰਾਦ੍ਮ ਤਿਸ੍ਵ

ਸੇਨਧਾਸੇ: ਸ੍ਵਾਸ੍ਮਾਨੰਵਕ੍ਰ ਵਿਕਾਨਾਪ੍ਰਾ ਠਿਕ੍ਰਤੇ ਨਸ੍ਮਾਦ

ਕ੍ਰਸਸ੍ਸਾਪਤ੍ਰੇ ਨਾਨਾਯੋਨਿਸ਼ੁ ਸੰਸਾਰਤਿ ਸੰਸਾਰਃ
ਜਿਞਤਿਸਾਰ ਕਲ੍ਯਨਾਤ੍ਮਪੰ ਨਤੁ ਵਸ੍ਤੁਤੋਸ੍ਤਿ ਕਿਞ੍ਚਿਤ੍ਤ
ਠਾਵਨ੍ਨਾਨਿਃ ਸੰਸਾਰਾਦਿ ਪਾਰਤੰਤ੍ਰ੍ਯਨਿਮਿਤੰ ਪ੍ਰਗਤਿ
ਵਿਕਾਰਾਣ੍ਕੰ ਮਿਤਿ ਤੁਲੇਵ ਨਿਤ੍ਯਪ੍ਤੇ ॥ ਪ੍ਰਗਤੇਵਿਗ
ਤਿਃ ॥ ਸਤਿ ਹਿਤ੍ਯ ਪ੍ਰਾਪ੍ਤੁਪਤਿ ੜ ਸਤੁਲ ਤ੍ਯਸਾ
ਣਾਵਸ੍ਯ ਵ੍ਰਿੱਸਸ ਖ੍ਰਿਠੇਲਾਕ੍ਰਿ ਵਿਧਾ ਪ੍ਰਗਤਿ ਸੁਤ੍ਰਕ੍ਤ੍ਰ
ਲਪ੍ਰਣ੍ਹਾਣੁਪਾਰਾਕ੍ਰਿ ਪ੍ਰਕਾਰ ਤੁਪਾਸਾਨਾਵਾਲਸ੍ਵ
ਠਵਾਙ੍ਗ ਪ੍ਰਣ੍ਹਾਤ੍ਰਗਿ ੜ ਸਤਾਗਤ੍ਵ੍ਰ੍ਯਪਾਲਿਪਙ੍ਗ
ਰਿ ਸਨਾਪ੍ਰਤਾਨਿ ਤਣ੍ਹਾਦਿਕਨਿਪ੍ਤੁਲ ਪ੍ਰਣ੍ਹਾਣ੍ਡਨਿ ਸੁ
੩ ਤਸ੍ਯੈਤਥ੍ਵਿਨਿਰ੍ਦ੍ਰ੍ਯਪਾਵਤੁਸਾਨਾ ਪੁਨਸ਼ਸਾ ਜਿਤ੍ਰੇਨ
ਪ੍ਰਾਪ੍ਤੁਨੇਸ਼ੁ ਤਦ੍ਭਨ੍ਨੇਨ ਦੁਣ੍ਲਗਾਸੀਨਿ ਸ਼ੁਸ਼ੁਣੁਪਾਰੇ

ਪ੍ਰਵਤ੍ਤੇ ਵੈਸਿਦ੍ਧ੍ਯਠਵਸੰਯੋਗਾਦ੍ਗੁਣ੍ਯਪਾ ਵਿਲੋਪਸ਼ੁਠਵ
ਤ੍ਰਲਾ ਸਾਧਿਕ੍ਤ੍ਯਧਿਤੁਕਰ੍ਠਵਾਤਾਨ੍ਹਿਕਾਪੁਲ ਤ੍ਯਵਤਾ
ਗਤਸ੍ਵਠੇਲਾਸਨਤੁ ਪ੍ਰਕਾਰ ਸ੍ਪਿਥ੍ਰਿ ਸੰਕਾਰਾਣ੍ਹ ਤੁਣ੍ਹ੍ਤ
ਕੈਣੈ ਕਾਂਸੇ ਤਤ੍ਤ੍ਵਾਨਰਲ੍ਯਪਾਲਿ ਣ੍ਹਾਪਾਲਾਨਿਪ੍ਰ
ਲ ਪਤ੍ਰੇ ਖਿਠਤਾਨਿ ਸੰਯੋਗੰ ਲਠਤੇ ਯਥਾਸ੍ਪਿਥ੍ਰਿਕਾਲੇ
ਸੇਖਸ੍ਵਾਣ੍ਹੰਸੇ ਪੂਲਦਾਵਸਾਰੇ ਸੀਨਾਤ੍ਵਾਂਸੇ ਸਧੁਕ੍ਰਾ ਲਿ
ਪਾਰਸ੍ਯਾਂ ਸੰਯੁਣ੍ਹਾਤੇ ਸ੍ਪਿਥ੍ਰਿਕਾਲਾਕ੍ਰਿਤ੍ਵਸਾਰੇ ਧਿਤੇ
ਖਾਸਵਾਤ੍ਰਾ ਸੰਯੋਗਾਨਿ ਤੁਲਸ੍ਥਿਤਵਸ੍ਤ੍ਰ ਵਿਸੇਖਾਲਿ
ਪ੍ਰਵਤ੍ਤੇ ਯਥਾਗੂਣ੍ਹ ੜ ਸਵਾਤ੍ਰਾ ਸੰਯੋਗੇਨ ਸੁਠਾਸੁਠ
ਵਲਾਧਿਕ੍ਤਾਣ੍ਡਤਾਸੀਨਿਕ੍ਸਤਿ ਸੰਕਾਰਾਣ੍ਹ੍ਤ੍ਰਕੋ
ਏਨਤ੍ਰਪਾਨਾਦ੍ਰਿਤਸਾਸ੍ਤ੍ਰ ਸਾਂਸ ਵਿਕਾਰਸਿਦੈਵਵਿਣ

ਨਾ
ਯਸੁਨਾਸੁਨਥਾ ਮਨਾ ਸ੍ਰਿਤੂਵੈਨਿਤ੍ਰੁਪੇਲ੍ਲੇਭ੍ਰਮਤਿ ਯ
ਘਾਮੀਨਾਤ੍ਰੂੰਸਮੰਯੈਨਾਤ੍ਰੂਨਤਿਪਰਿਸੁਮਤ੍ਰੁਪਾਲਿ ਪਦ੍ਰ
ਮਨਾਤ੍ਰੁਤਾਨਿਪਸ੍ਰਿਮੈਲ੍ਰਾਮੰਸਿਨਯਾਤ੍ਰੁਤ੍ਰੁਪੇਲ੍ਲੇਭ੍ਰਮਤਿ
ਤਸ੍ਰੁਵੇਨਾਵੇਤ੍ਰੁਮਵਤ੍ਰੁਤਾਸ੍ਰੂਲ੍ਵਤ੍ਰਸ੍ਰਲ੍ਕਾਨੈਸ੍ਰਲ੍ਕਾਨਾ ਕਿ:
ਪੈਸ੍ਰੁਯਤੇ ਵਙ੍ਹਾ ਮਨਾਪੂਲਯਾਵਮਾਰੇਪੂਨਤਿਪੂਮਾਂ ਬ੍ਰਬ੍ਰ
ਕਾ੦ਲ੍ਤੁੰਨੀਤ੍ਰਾ ਤਤ੍ਰਿਸੇਧਲਯਾਪਾਸਨਾ ਕ੍ਰੁਨੁ ਬ੍ਰਤ੍ਰ
ਪੈਮਨਾਟੈਮਾਕਾ: ਪਾਮੈਸ੍ਰੈਵਸਿਸ੍ਰੁਤੇ ਤਙ੍ਹਾਯੈਟਿਪ
ਬ੍ਰਤ੍ਰੁਪਾਤ੍ਰਮਤ੍ਰਾਨਾਲੈਵੇਤਿ ਸਕ੍ਰਯਤਿ॥ ਯੇਸਨਾਤ੍ਰੁਤੇਸ੍ਰਕਾ:॥
ਮਮਸ੍ਰੁਖਿਣਨਕਲ੍ਯਨਾਸ੍ਰੁਟ ਬ੍ਰਤ੍ਰੁਪਾਤ੍ਰੁਸ੍ਰ ਟਸ੍ਰੁਨਾ ਤ੍ਰਿ
ਰਿ ਨਾਰਲੈਸ੍ਰਹ ਮਾਨਾਕ੍ਰਗਤ੍ਰੁਪਸ੍ਰਮੈਕਾ: ਮਟ੍ਰਸ੍ਰੁਤੰਮਟ
੨
ਸ੍ਰੁਨਾਨਕ੍ਰ ਬ੍ਰਠਾਵਸ੍ਰੁ ਬਾਸ੍ਰ ਭ੍ਰੁਤਸ੍ਰ ਯਾਮੇਸਿਤ੍ਰੁਗਾਸ੍ਰਟੇ

ਵਤਤੁਯਾਨਾਤ੍ਰੁਭ੍ਰਤ੍ਰੁਪਦ੍ਵੇਨਯਙ੍ਹਾਨਸਨ੍ਨਾਂ ਨਤਤ੍ਰਟ੍ਰਟਾ
ਸ੍ਰਾਕਾਕਲ੍ਯਨਾਤ੍ਰੁਪੰ ਤਤ੍ਰੰਪਸਾਨੈਕ੍ਰਪ੍ਰਤਿਪਾਸਨਭ੍ਰਤ੍ਰੁਪ
ਤ੍ਰੁਮੰਸਿਕ੍ਰ ਮਸ੍ਰਲ੍ਕਾਨਾਨੁਪਾਧਿਰਕਿਤੰ ਪੂਸਾਤ੍ਰੁ ਮਮਸ੍ਰੁਪੂਪ
ਸ੍ਰ੍ਵਾਣਾਮੰਸ੍ਰੁਸ੍ਰਭ੍ਰੁਤੰਪਾ ਮਾਕਾਸੰਮਚੈਕ੍ਰਕ੍ਰਬ੍ਰ੍ਲ੍ਸਿਰਾਨਾ
ਤੇ ਸ੍ਰੁਨਾਲੇਵਕਿਕੈਵਣੂੰ ਨਾਟ੍ਰਘਾਵੀਰਵਕਿਤ ਤਤ੍ਰੁਤੇ
ਰੋਪੈਟ੍ਰਮਾਧਨੇਟੇ ਕਿਮਾ ਨਾਸ੍ਰੈ ਜੈਕਮਾਧਨਮ। ਪਾਕਸ੍ਰ
ਵਕ੍ਰਿਵਸ੍ਰੁਨੇ ਸਿਨਾਮੈਨੈਨਸਿਸ੍ਰੁਟਧਿਸ ਬ੍ਰਮੰਸਿਨਾਸ੍ਰ ਪੂ
ਧਨਬ੍ਰਤ੍ਰੁਪੰਯਸ੍ਰੁਨੰ ਤ੍ਰਲੇਵਮੈਕਾ: ਨਤਤ੍ਰਤ੍ਰਸਿਸ੍ਰਮਨ ਸਿ
ਤਿ ਸ੍ਰੁਨਮੈਕਾਯੇਰੇਕਮੇਵਬ੍ਰਤ੍ਰੁਪੰ ਯਰਤੇ ਨਮੈਕੈਨਾਮ
ਸੈਵਾਟ: ਬ੍ਰਤ੍ਰੁਪਪੂਬ੍ਰਨੇ ਕਿਮ: ਬ੍ਰਤ੍ਰੁਪੰਸਾਸ੍ਰਨ:ਸਾਂਸਿਲਿ
ਤ੍ਰਾਲਿ ਨਤਪੂਨਤਿਵਨਾਵਤ੍ਰੁਪੈਸ੍ਰੁਧਮਾਨ: ਬ੍ਰਭ੍ਰਤ੍ਰੁਪੰਕ

ਕਥੰ ਤਰਾਤ੍ਰ ਸਹਜਸ੍ਵਾਤ੍ਮ। ਯਤ੍ਨ ਸਾਧ੍ਯਤੇ ਲਸਹਜ੍ਞਾ ਖਤ੍ਵੇ
ਵਸਿਧ੍ਯਤੇ ਤਸ੍ਯ ਵ॥ ਤਸ੍ਯਾਹੁਤੇ ॥ ਤਦ੍ਵੈਧਪਸਮਾਨ੍ਯ
ਕੇਖਲ ਤਿਖੁਸਾਤ੍ਮਹੁਤੇ ਨਿਵਿਕਲ੍ਪ ਖਤ੍ਰੁਪਾ ਤਦ੍ਯਸਾਖ੍ਯ
ਨਾਸਤਨਵਸ੍ਥਿਤਾ ਯਤਤੇ ਤੁਰਾਯ ਜਨ੍ਮਾਤ੍ਤਖਨਾਪਰਿ
ਸ੍ਫਾਤ੍ਮਲੀਵਸ੍ਵਾਕੈਦਿਧ੍ਯਾਤੇ ਤਸ੍ਯਾਸ੍ਯਮੀ ਧਾਂਸਕਦ੍ਵੈਸ
ਸਿਨਾਸਵਲਿਤੰ ਪ੍ਰਸੰ ਤੁਤਸ੍ਕ੍ਰਿਤਿ ਸਿਵਾਦ੍ਸ ਕੰਠਲ ਤਤਿ
ਸ੍ਤੇਦੇਤੇਸਾਹੁਤੇਕੈਦਿ ਖੁਸਤਿ ਨਿਨਾਲਨਧਤ੍ਵਾ ਸਸ੍ਥਿਰਸਨ
ਚ ਸੁਨਵੰ ਖਸ੍ਸਨ ਸਹੁਤ ਏਦਤ੍ਰੁਸਾਂਸ੍ਰੁ ਵਿਸ੍ਮਦੇਸਏ
ਗਣੇਨ ਤਦ੍ਹੂਤੰ ਨਯਤ। ਯਨਤੇਰ ਸਿਦ੍ਧੇ ਨਿਰੂਲੋਏਨ
ਤਿ
ਰਸ੍ਯਾਤ੍ਵੇਯੈਨਾਵ ਤਪਸ੍ਯਤੇ ਤੰਨਾਵੰਨਾਧਯਕ੍ਸ ਸਾਸਨ
੫
ਯਾਨਤ੍ਰਸਖੇ ਵਿਸ਼ੁਨੇਨੇਵੇਧਿ ਤੁਰੇਖ੍ਯਾਲਿ ਕ੍ਰਿਯੇਲੀ

ਵੇਵਿਸਨਾਸ੍ਸ ਯੋਗੇਣ। ਤਤ੍ਰਿ ਵਿਤਯਸ੍ਯਨੇਨਾਲ੍ਯ
ਛਗਿਤਾ ਸ੍ਥਿਤਿ: ਸਨੇਤੇਤ੍ਰਦਿਵਾਪਿ ਵਿਧਦ੍ਵਮ ਨਿਖੁ
ਨਾਤ। ਕੈਤ੍ਵਾਨੈਸਸ੍ਤੇਂਨੈ ਵਿਭੂਤ੍ਯਾਤੇਧ੍ਯ। ਤਸ੍ਯਾਹੁਤੇ
ਨਯੇਸੈਕੈਤੇਣਾ ਵਾਲ੍ਯਦ੍ਵਤੇ ਤਤੁਨਲ ਤਸ੍ਯਾਹੁਤੇਤ ਦੁ
ਸ੍ਸਸਤ੍ਤਮਸੀਧਨਾ ਤਤਿ ਨਵੰਧੁਕਾਗੇਸ਼ਸਵਾਹੁਤੇਤਪੁਖ
ਖਤ੍ਰੁਧਾਤ੍ਰਸਕ੍ਰਾਂ ਕਤ੍ਵਸ੍ਮਾ। ਧਤ: ॥ ਸ੍ਵੈਨਵਾਸੈਵ
ਦਸਾ ॥ ਸਤਤ੍ਵਾਨਿਸ੍ਯਾਪਨੋਵੇਤ੍ਰਾ ਸਿਤਵਿਸ਼ਾਸ ਕ੍ਰਿਯ
ਰਿਸ੍ਯਸ੍ਵਾਸ੍ਵਵਸ੍ਤ ਲਿਤ੍ਰਲ ਸੁਨਾਵਸੈਸ੍ਵ ਦੇਂਸ੍ਵਰ੍ਧਸੈਵ ਤ੍ਵਸ੍ਤੇ
ਯਥਾਸ੍ਯ ਤਿਖ੍ਯਾਤ ਨਾਵਾਦ੍ਵੁਕ ਤੇਨਾਲਸਾ। ਨਤ੍ਰਕਾਲ
ਵਨਸਾਸਤ੍ਰਾਦ੍ਵ ਦਸ੍ਵ ਖੁਤੇ ਤਤ੍ਰਿ ਸਿਤੰ ਲੀ ਵਿਤੇ ਤਤ੍ਰੁਯਸ
ਵਾਤ੍ਰਕਾਲ: ਕੇਨਾਸਤਤ੍ਰੁ ਤਿਸ੍ਥਿਤੇ ਵਸਿਧੁਤੇ ਕਸ੍ਸੰਸਖੁਣਿ

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]